



ਮਜਬੂਤ ਵਿੱਤੀ ਪ੍ਰਬੰਧਨ ਲਾਭਅੰਸ਼ ਦਾ ਭੁਗਤਾਨ ਕਰਦਾ ਹੈ

ਸੰਤੁਲਿਤ ਬਜਟ 2016 ਹਾਈਲਾਈਟਾਂ

ਲਗਾਤਾਰ ਚਾਰ ਵਾਰੀ : ਬਜਟ ਨੂੰ ਸੰਤੁਲਿਤ ਕਰਨਾ

ਬੀ.ਸੀ. ਦਾ 2015-16 377 ਮਿਲੀਅਨ ਡਾਲਰ ਦੀ ਬਚਤ ਦੇ ਨਾਲ ਖਤਮ ਕਰਨ ਦਾ ਪੂਰਵ ਅਨੁਮਾਨ ਹੈ। ਬਜਟ 2016 ਵਿੱਤੀ ਯੋਜਨਾ ਦੇ ਸਾਰੇ ਤਿੰਨ ਸਾਲਾਂ ਵਿਚ ਐਸਤ ਦਰਜੇ ਦੀ ਬਚਤ ਪ੍ਰਾਜੈਕਟ ਕਰਦਾ ਹੈ ਅਤੇ ਤਿੰਨ ਸਾਲਾਂ ਦੇ ਦੌਰਾਨ, ਸਿਹਤ ਸੰਭਾਲ ਲਈ 3% ਦੇ ਸਾਲਾਨਾ ਵਾਧੇ ਦੇ ਨਾਲ ਨਾਲ ਵਾਧੇ ਸੰਬੰਧੀ ਨਵੇਂ ਖਰਚੇ ਵਿੱਚ 1.6 ਬਿਲੀਅਨ ਡਾਲਰ ਦਾ ਨਿਵੇਸ਼ ਕਰਦਾ ਹੈ - ਜਿਸ ਵਿੱਚੋਂ ਕਰੀਬ 500 ਮਿਲੀਅਨ ਡਾਲਰ ਓਪਰੇਟਿੰਗ ਕਰਜ਼ੇ ਦੇ ਖਤਮ ਕਰ ਦਿੱਤੇ ਜਾਣ ਕਾਰਨ ਘੱਟ ਵਿਆਜ ਦੀ ਲਾਗਤ ਦੁਆਰਾ ਫੰਡ ਕੀਤਾ ਜਾਂਦਾ ਹੈ। 2013-14 ਤੋਂ ਬਾਅਦ, ਅਸੀਂ ਆਪਣੇ ਸਿੱਧੇ ਓਪਰੇਟਿੰਗ ਕਰਜ਼ੇ ਨੂੰ 2.2 ਮਿਲੀਅਨ ਡਾਲਰ ਤੋਂ ਘਟਾਇਆ ਹੈ ਅਤੇ ਮੌਜੂਦਾ ਵਿੱਤੀ ਸਾਲ ਦੀ ਯੋਜਨਾ ਦੇ ਅੰਤ ਤੱਕ, ਅਨੁਮਾਨ ਹੈ ਕਿ ਸਿੱਧਾ ਓਪਰੇਟਿੰਗ ਕਰਜ਼ਾ 30 ਸਾਲਾਂ ਤੋਂ ਵੱਧ 'ਚ ਸਭ ਤੋਂ ਨਿਮਨਤਮ ਮੁਕਾਮ ਤੇ ਹੋਏਗਾ - 1975 ਦੇ ਬਾਅਦ ਪਹਿਲੀ ਵਾਰੀ 2020 ਤੱਕ ਓਪਰੇਟਿੰਗ ਕਰਜ਼ੇ ਤੋਂ ਮੁਕਤ ਹੋਣ ਦੀ ਸੰਭਾਵਨਾ ਦੇ ਨਾਲ।



ਲਗਾਤਾਰ ਸੰਤੁਲਿਤ ਬਜਟਾਂ ਅਤੇ ਨਿਰੰਤਰ ਆਰਥਿਕ ਵਿਕਾਸ ਦੇ ਟਰੈਕ ਰਿਕਾਰਡ ਦੇ ਨਾਲ, ਬੀ.ਸੀ. ਸੰਸਾਰ ਭਰ ਵਿੱਚ ਬਹੁਤ ਸਾਰੇ ਅਧਿਕਾਰ ਖੇਤਰਾਂ ਦੁਆਰਾ ਈਰਖਾ ਕੀਤੀ ਜਾਣ ਵਾਲੀ ਮਾਲੀ ਸਥਿਤੀ ਵਿਚ ਕਾਇਮ ਹੈ। ਬਜਟ 2016 ਦੇ ਨਾਲ ਅਸੀਂ ਰਹਿਣ ਸਹਿਣ ਦੇ ਖਰਚ ਨੂੰ ਸੌਖਾ ਕਰਨ ਵਿੱਚ ਮਦਦ ਕਰਦੇ ਹੋਏ ਅਤੇ ਰਿਹਾਇਸ਼ ਦੀਆਂ ਕੀਮਤਾਂ ਨੂੰ ਸੰਬੋਧਿਤ ਕਰਨ ਵਾਸਤੇ ਨਵੇਂ ਕਦਮ ਚੁਕਦੇ ਹੋਏ ਸੇਵਾਵਾਂ ਲਈ ਨਵੀਂ ਅਤੇ ਵਧੀ ਹੋਈ ਫੰਡਿੰਗ ਮੁਹੱਈਆ ਕਰ ਰਹੇ ਹਾਂ। ਮਜਬੂਤ ਵਿੱਤੀ ਅਨੁਸ਼ਾਸਨ ਅਤੇ ਓਪਰੇਟਿੰਗ ਕਰਜ਼ੇ ਨੂੰ ਘਟਾਉਣ ਪ੍ਰਤੀ ਸਾਡੀ ਵਚਨਬੱਧਤਾ ਬੀ.ਸੀ. ਦੇ ਲੋਕਾਂ ਨੂੰ ਲਾਭ-ਅੰਸ਼ਾਂ ਦਾ ਭੁਗਤਾਨ ਕਰ ਰਹੀ ਹੈ।

ਮਾਨਯੋਗ
ਮਾਈਕਲ ਡੇ ਜੌਂਗ, ਕਿ
ਵਿੱਤ ਮੰਤਰੀ






ਵਧਾਈ ਗਈ: ਟ੍ਰੇਨਿੰਗ ਐਂਡ ਐਜੂਕੇਸ਼ਨ ਸੇਵਿਗਜ਼ ਗ੍ਰਾਂਟ

2013 ਵਿੱਚ, ਅਸੀਂ ਬੀ.ਸੀ. ਸਿਖਲਾਈ ਅਤੇ ਐਜੂਕੇਸ਼ਨ ਸੇਵਿਗਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ 1 ਜਨਵਰੀ, 2007 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਏ ਬੀ.ਸੀ. ਦੇ ਯੋਗ ਬੱਚਿਆਂ ਲਈ ਰਜਿਸਟਰਡ ਐਜੂਕੇਸ਼ਨ ਸੇਵਿਗਜ਼ ਪਲਾਨ ਵਿੱਚ \$1,200 ਦੀ ਇੱਕ ਵਾਰ ਦੀ ਗ੍ਰਾਂਟ ਪ੍ਰਦਾਨ ਕਰਦਾ ਹੈ। ਹੋਰ ਜਿਆਦਾ ਮਾਤਾ-ਪਿਤਾ ਅਤੇ ਪਰਿਵਾਰਾਂ ਨੂੰ ਆਪਣੇ ਬੱਚੇ ਦੀ ਸਿੱਖਿਆ ਲਈ ਪਹਿਲਾਂ ਤੋਂ ਹੀ ਬਚਤ ਕਰਨ ਵਿੱਚ ਮਦਦ ਕਰਨ ਲਈ, ਬਜਟ 2016 ਇਸ ਪ੍ਰੋਗਰਾਮ ਨੂੰ 1 ਜਨਵਰੀ, 2006 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਇਆ ਬੱਚਿਆਂ ਤੱਕ ਵਧਾਉਣ ਲਈ 2015-16 ਵਿੱਚ 39 ਮਿਲੀਅਨ ਡਾਲਰ ਮੁਹੱਈਆ ਕਰਦਾ ਹੈ।

ਰਿਹਾਇਸ਼ ਸੰਬੰਧੀ ਪੁੱਜਤਯੋਗਤਾ ਵਿੱਚ ਸੁਧਾਰ

ਹਰ ਬ੍ਰਿਟਿਸ਼ ਕੋਲੰਬੀਅਨ ਦੇ ਘਰ ਦੀ ਮਾਲਕੀ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ, ਬਜਟ 2016 ਹਾਊਸਿੰਗ ਸੰਬੰਧੀ ਪੁੱਜਤਯੋਗਤਾ ਵਿੱਚ ਸੁਧਾਰ ਲਈ ਜਤਨ ਪੇਸ਼ ਕਰਦਾ ਹੈ:

ਪ੍ਰੋਪਰਟੀ ਟ੍ਰਾਂਸਫਰ ਟੈਕਸ: ਖਰੀਦਦਾਰਾਂ ਨੂੰ ਨਵੇਂ ਘਰ ਦੀ ਖਰੀਦ ਤੋਂ \$13,000 ਤੱਕ ਦੀ ਬਚਤ ਕਰਦੇ ਹੋਏ, \$750,000 ਤੱਕ ਦੇ ਨਵੇਂ ਬਣਾਏ ਘਰਾਂ ਲਈ ਇੱਕ ਨਵੀਂ ਪੂਰੀ ਛੋਟ, \$800,000 ਤੱਕ ਅੰਸ਼ਕ ਛੋਟ ਦੇ ਨਾਲ। ਨਿਊ ਹਾਊਸਿੰਗ ਛੋਟ ਦੀਆਂ ਲਾਗਤਾਂ ਨੂੰ 2 ਮਿਲੀਅਨ ਡਾਲਰ ਤੋਂ ਉਪਰ ਦੇ ਹਿੱਸੇ ਦੇ ਉਚਿਤ ਬਾਜ਼ਾਰ ਮੁੱਲ ਦੇ ਉੱਤੇ ਦੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੇ ਰੇਟ ਨੂੰ 2% ਤੱਕ 3% ਤੱਕ ਵਧਾ ਕੇ ਪੂਰਾ ਕੀਤਾ ਜਾਵੇਗਾ।



ਪੁੱਜਤਯੋਗ ਰਿਹਾਇਸ਼: ਘੱਟ - ਤੋਂ - ਮੱਧਮ ਆਮਦਨੀਆਂ ਵਾਲੇ ਲੋਕਾਂ ਲਈ ਕਿਫਾਇਤੀ ਰਿਹਾਇਸ਼ (ਹਾਊਸਿੰਗ) ਦੇ 2,000 ਤੋਂ ਵੱਧ ਨਵੇਂ ਯੂਨਿਟਾਂ ਨੂੰ ਸਹਾਰਾ ਦੇਣ ਲਈ ਪੰਜ ਸਾਲਾਂ ਦੇ ਦੌਰਾਨ ਬੀ ਸੀ ਹਾਊਸਿੰਗ ਪ੍ਰਬੰਧਨ ਕਮਿਸ਼ਨ ਦੁਆਰਾ 355 ਮਿਲੀਅਨ ਡਾਲਰ।

ਕਿਰਾਏ ਦੀ ਰਿਹਾਇਸ਼: ਬੀ.ਸੀ. ਵਿੱਚ ਹੋਰ ਕਿਫਾਇਤੀ ਰਿਹਾਇਸ਼ (ਹਾਊਸਿੰਗ) ਦੀ ਰਚਨਾ ਕਰਨ ਲਈ ਮਿਊਨਿਸਿਪੈਲਿਟੀਆਂ ਅਤੇ ਸਮਾਜਕ ਗਰੁੱਪਾਂ ਦੇ ਨਾਲ ਜਾਰੀ ਸਹਿਭਾਗਤਾਵਾਂ। ਉਦਘਾਟਨ ਲਈ, ਕਮਿਊਨਿਟੀ ਪਾਰਟਨਰਸ਼ਿਪ ਇਨੀਸ਼ੀਏਟਿਵਜ਼ ਪ੍ਰੋਗਰਾਮ ਗੈਰ-ਮੁਨਾਫ਼ਾ ਸੰਸਥਾਵਾਂ ਨੂੰ ਕਿਫਾਇਤੀ ਰਿਹਾਇਸ਼ ਦਾ ਵਿਕਾਸ ਕਰਨ ਲਈ ਸਹਾਇਤਾ ਕਰਨ ਵਾਸਤੇ ਸਲਾਹ ਅਤੇ ਘੱਟ ਵਿਆਜ ਵਾਲੀ ਵਿੱਤੀ ਸਹਾਇਤਾ ਦਿੰਦਾ ਹੈ, ਕਿਫਾਇਤੀ ਰਿਹਾਇਸ਼ ਦੇ 3,300 ਤੋਂ ਵੱਧ ਨਵੇਂ ਯੂਨਿਟਾਂ ਵਿੱਚ ਯੋਗਦਾਨ ਪਾਉਂਦੇ ਹੋਏ।

ਅੰਕੜਿਆਂ ਦਾ ਸੰਕਲਨ: ਇਸ ਗਰਮੀ ਵਿੱਚ ਸ਼ੁਰੂਆਤ ਕਰਕੇ, ਸੰਪਤੀ ਖਰੀਦਣ ਵਾਲੇ ਵਿਅਕਤੀਆਂ ਨੂੰ ਇਹ ਖੁਲਾਸਾ ਕਰਨਾ ਪਏਗਾ ਜੇ ਉਹ ਕਨੈਡੀਅਨ ਨਾਗਰਿਕ ਜਾਂ ਕਨੈਡਾ ਦੇ ਸਥਾਈ ਨਾਗਰਿਕ ਹਨ, ਅਤੇ ਜੇਕਰ ਇੰਨ੍ਹਾਂ ਵਿੱਚੋਂ ਕੋਈ ਵੀ ਨਹੀਂ, ਤਾਂ ਉਨ੍ਹਾਂ ਦਾ ਦੇਸ਼। ਇਹ ਤਬਦੀਲੀਆਂ ਬੀ.ਸੀ. ਵਿੱਚ ਵਿਦੇਸ਼ੀ ਨਿਵੇਸ਼ ਦੀ ਮਾਤਰਾ ਬਾਰੇ ਜਾਣਕਾਰੀ ਮੁਹੱਈਆ ਕਰਨਗੀਆਂ।

ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ: ਅਪੰਗਤਾਵਾਂ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਵਧਾਇਆ ਗਿਆ ਹੈ। ਇਹ ਟੈਕਸ ਕ੍ਰੈਡਿਟ ਪੁੱਜਤਯੋਗਤਾ ਨੂੰ ਸੁਧਾਰਨ ਲਈ ਕਈ ਘਰੇਲੂ ਰੈਨੋਵੇਸ਼ਨਾਂ ਦੇ ਖਰਚ ਵਿੱਚ ਸਹਾਇਤਾ ਕਰਨ ਵਾਸਤੇ ਸਾਲਾਨਾ \$1,000 ਤੱਕ ਮੁਹੱਈਆ ਕਰਦਾ ਹੈ, ਬਜ਼ੁਰਗਾਂ ਅਤੇ ਅਪੰਗਤਾਵਾਂ ਵਾਲੇ ਲੋਕਾਂ ਨੂੰ ਘਰ ਵਿੱਚ ਜਿਆਦਾ ਕੰਮ ਕਰਨਯੋਗ ਜਾਂ ਚੱਲਣਸ਼ੀਲ ਹੋਣ ਵਿੱਚ ਸਹਾਇਤਾ ਕਰਦੇ ਹੋਏ।

ਰਹਿਣ ਸਹਿਣ ਦੇ ਖਰਚੇ ਨਾਲ ਪਰਿਵਾਰਾਂ ਦੀ ਮਦਦ ਕਰਨਾ

ਮੈਡੀਕਲ ਸਰਵਿਸਿਜ਼ ਪਲਾਨ (ਐਮਐਸਪੀ) ਪ੍ਰੀਮੀਅਮਾਂ ਵਿੱਚ ਤਬਦੀਲੀਆਂ ਅਤੇ 1 ਜਨਵਰੀ, 2017 ਤੋਂ ਲਾਗੂ ਪ੍ਰੀਮੀਅਮ ਸੰਬੰਧੀ ਵੱਧੀ ਹੋਈ ਸਹਾਇਤਾ, ਘੱਟ ਆਮਦਨੀ ਵਾਲੇ ਪਰਿਵਾਰਾਂ, ਵਿਅਕਤੀਆਂ ਅਤੇ ਬਜ਼ੁਰਗਾਂ ਦੀ ਰਹਿਣ ਸਹਿਣ ਦੇ ਖਰਚੇ ਸੰਬੰਧੀ ਸਹਾਇਤਾ ਕਰੇਗੀ। ਸਾਰੇ ਬੱਚਿਆਂ ਨੂੰ ਐਮਐਸਪੀ ਪ੍ਰੀਮੀਅਮਾਂ ਤੋਂ ਛੋਟ ਹੋਵੇਗੀ, ਇਕੱਲੀ ਮਾਤਾ ਜਾਂ ਇਕੱਲੇ ਪਿਤਾ ਵਾਲੇ ਲਗਭਗ 70,000 ਪਰਿਵਾਰਾਂ ਨੂੰ ਸਿੱਧੇ ਲਾਭ ਪਹੁੰਚਾਉਂਦੇ ਹੋਏ। ਬੱਚਿਆਂ ਨੂੰ ਮੁਫਤ ਬਣਾ ਕੇ ਅਤੇ ਪ੍ਰੀਮੀਅਮ ਸੰਬੰਧੀ ਸਹਾਇਤਾ ਨੂੰ ਵਧਾ ਕੇ, 335,000 ਵਾਧੂ ਲੋਕ ਆਪਣੇ ਪ੍ਰੀਮੀਅਮਾਂ ਨੂੰ ਘਟਾਉਣ ਵਿੱਚ ਮਦਦ ਕਰਨਗੇ ਅਤੇ 45,000 ਵਾਧੂ ਲੋਕਾਂ ਨੂੰ ਕੋਈ ਵੀ ਐਮਐਸਪੀ ਪ੍ਰੀਮੀਅਮਾਂ ਦਾ ਭੁਗਤਾਨ ਨਹੀਂ ਕਰਨਾ ਪਏਗਾ।

ਤਬਦੀਲੀਆਂ ਪ੍ਰੀਮੀਅਮ ਅਸਿਸਟੈਂਸ ਤੇ ਪਰਿਵਾਰਾਂ, ਬਜ਼ੁਰਗਾਂ ਅਤੇ ਵਿਅਕਤੀਆਂ ਦੀ ਸਹਾਇਤਾ ਕਰਦੀਆਂ ਹਨ

1 ਜਨਵਰੀ, 2017 ਤੋਂ ਲਾਗੂ (ਉਦਹਾਰਣ ਘਰ ਦੀ ਕੁਲ ਆਮਦਨੀ ਤੇ ਅਧਾਰਤ ਹਨ)



ਦਿਹਾਤੀ ਭਾਈਚਾਰਿਆਂ ਲਈ ਸਹਾਰਾ

ਦਿਹਾਤੀ ਭਾਈਚਾਰਿਆਂ ਨੂੰ ਪੁਨਰ ਸ਼ਕਤੀ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਨੂੰ ਬਹੁਵਿਧ ਬਣਾਉਣ ਵਿੱਚ ਮਦਦ ਕਰਨ ਲਈ, ਅਸੀਂ ਤਿੰਨ ਸਾਲ ਦੇ ਦੌਰਾਨ ਦਿਹਾਤੀ ਲਾਭਾੰਸ (ਰੂਰਲ ਡਿਵਿਡੇਂਡ) ਪ੍ਰੋਗਰਾਮ ਵਿੱਚ 75 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਨ।

ਜਨਤਕ ਆਵਾਜਾਈ ਦੀ ਮਹੱਤਤਾ ਨੂੰ ਪਛਾਣਦੇ ਹੋਏ, ਅਸੀਂ ਬੀ.ਸੀ. ਟ੍ਰਾਂਜ਼ਿਟ ਦੇ ਓਪਰੇਟਿੰਗ ਖੇਤਰ ਵਿੱਚ ਸੇਵਾ ਨੂੰ ਵਧਾਉਣ ਵਾਸਤੇ 7 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ।

25,000 ਲੋਕਾਂ ਤੋਂ ਘੱਟ ਲੋਕਾਂ ਵਾਲੇ ਭਾਈਚਾਰਿਆਂ ਨੂੰ ਉਨ੍ਹਾਂ ਦੀਆਂ ਅਰਥ ਵਿਵਸਥਾਵਾਂ ਨੂੰ ਤਬਦੀਲ ਕਰਨ ਵਿੱਚ ਸਹਾਇਤਾ ਕਰਨ ਲਈ 75 ਮਿਲੀਅਨ ਡਾਲਰ



ਐਮਐਸਪੀ (MSP) ਵਿੱਚ ਤਬਦੀਲੀਆਂ ਇਕੱਲੀ ਮਾਤਾ ਜਾਂ ਇਕੱਲੇ ਪਿਤਾ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਨਗੀਆਂ

ਐਮਐਸਪੀ ਪ੍ਰੀਮੀਅਮਾਂ ਦੀ ਗਣਨਾ ਵਿੱਚ ਹੁਣ ਬੱਚਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਪਰਿਵਾਰ ਦੀ ਰਚਨਾ ਦੀ ਪਰਵਾਹ ਕੀਤੇ ਬਿਨਾਂ ਸਾਰੇ ਬੱਚਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਂਦਾ ਹੈ। ਇਹ ਜਤਨ ਇਕੱਲੀ ਮਾਤਾ ਜਾਂ ਇਕੱਲੇ ਪਿਤਾ ਵਾਲੇ ਪਰਿਵਾਰਾਂ ਲਈ ਮਹੱਤਵਪੂਰਨ ਲਾਭ ਮੁਹੱਈਆ ਕਰੇਗਾ, ਜੋ ਉਨ੍ਹਾਂ ਦੁਆਰਾ 2016 ਵਿੱਚ ਭੁਗਤਾਨ ਕੀਤੇ ਜਾਣ ਨਾਲੋਂ ਪ੍ਰਤੀ ਮਹੀਨੇ \$ 72 ਤੱਕ ਘੱਟ ਦਾ ਭੁਗਤਾਨ ਕਰਨਗੇ।



2 ਬੱਚਿਆਂ ਦੇ ਨਾਲ ਇਕੱਲੀ ਮਾਤਾ ਜਾਂ ਇਕੱਲਾ ਪਿਤਾ

ਪੁਰਾਣਾ ਐਮਐਸਪੀ (MSP) ਸਿਸਟਮ \$150 (2016 ਮਾਸਿਕ ਰੇਟ)

ਨਵਾਂ ਐਮਐਸਪੀ (MSP) ਸਿਸਟਮ: \$78 (2017 ਮਾਸਿਕ ਰੇਟ)

ਅੰਤਰ:

ਬਚਤ \$864/ਸਾਲ



1 ਬੱਚੇ ਦੇ ਨਾਲ ਇਕੱਲੀ ਮਾਤਾ ਜਾਂ ਇਕੱਲਾ ਪਿਤਾ

ਪੁਰਾਣਾ ਐਮਐਸਪੀ (MSP) ਸਿਸਟਮ \$136 (2016 ਮਾਸਿਕ ਰੇਟ)

ਨਵਾਂ ਐਮਐਸਪੀ (MSP) ਸਿਸਟਮ: \$78 (2017 ਮਾਸਿਕ ਰੇਟ)

ਅੰਤਰ:

ਬਚਤ \$696/ਸਾਲ



**ਵਧੇ ਹੋਏ ਸੋਸ਼ਲ ਅਸਿਸਟੈਂਸ ਡਿਸਅਬਿਲਿਟੀ ਰੇਟ :
ਇਸ ਦਾ ਕੀ ਮਤਲਬ ਹੈ**

ਬੀ.ਸੀ. ਨੂੰ ਅਪੰਗਤਾਵਾਂ ਵਾਲੇ ਵਿਅਕਤੀਆਂ ਲਈ ਸਭ ਤੋਂ ਪ੍ਰਗਤੀਸ਼ੀਲ ਸੂਬਾ ਬਣਾਉਣ ਵਾਸਤੇ ਸਾਡੇ ਯੋਜਨਾ ਨੂੰ ਸਹਾਰਾ ਦੇਣ ਲਈ, ਬਜਟ 2016 ਅਪੰਗਤਾਵਾਂ ਵਾਲੇ ਵਿਅਕਤੀਆਂ ਲਈ ਆਮਦਨ ਸੰਬੰਧੀ ਸਹਾਇਤਾ ਦਰ ਨੂੰ ਵਧਾਉਣ ਲਈ ਤਿੰਨ ਸਾਲਾਂ ਵਿੱਚ 170 ਮਿਲੀਅਨ ਡਾਲਰ ਮੁਹੱਈਆ ਕਰਦਾ ਹੈ। 1 ਸਿਤੰਬਰ, 2016 ਤੋਂ, ਅਪੰਗਤਾ ਸਹਾਇਤਾ (ਡਿਸਅਬਿਲਿਟੀ ਅਸਿਸਟੈਂਸ) ‘ਤੇ ਸਾਰੇ ਵਿਅਕਤੀ ਵਾਧਾ ਪ੍ਰਾਪਤ ਕਰਨਗੇ - ਪ੍ਰਤੀ ਮਹੀਨਾ \$77 ਤੱਕ।

ਬੀ.ਸੀ. ਦੇ ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਥਨ

ਉਨ੍ਹਾਂ ਬ੍ਰਿਟਿਸ਼ ਕੋਲੰਬੀਅਨਾਂ ਲਈ, ਜਿੰਨਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਗੁਣਵੱਤਾ ਵਾਲੇ ਸਮਾਜਕ ਪ੍ਰੋਗਰਾਮਾਂ ਅਤੇ ਸੇਵਾਵਾਂ ਤੇ ਨਿਰਭਰ ਕਰਦੀ ਹੈ, ਬਜਟ 2016 ਅਗਲੇ ਤਿੰਨ ਸਾਲਾਂ ਦੇ ਦੌਰਾਨ ਮਨਿਸਟਰੀ ਆਫ ਚਿਲਡਰਨ ਐਂਡ ਫੈਮਲੀ ਡਿਵੈਲਪਮੈਂਟ ਅਤੇ ਮਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਐਂਡ ਸੋਸ਼ਲ ਇਨੋਵੇਸ਼ਨ ਲਈ ਹੋਰ 673 ਮਿਲੀਅਨ ਡਾਲਰ ਮੁਹੱਈਆ ਕਰਦਾ ਹੈ। ਇਸ ਵਿੱਚ ਸ਼ਾਮਲ ਹੈ:


- » ਕਮਜ਼ੋਰ ਬੱਚਿਆਂ ਅਤੇ ਪਰਿਵਾਰਾਂ ਨੂੰ ਸਹਾਰਾ ਦੇਣ ਲਈ ਅਤੇ ਪਲੇਕਾਸ ਰਿਪੋਰਟ ਵਿਚਲੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਵਾਸਤੇ 217 ਮਿਲੀਅਨ ਡਾਲਰ।
- » ਕਮਿਊਨਿਟੀ ਲਿਵਿੰਗ ਬੀਸੀ ਨੂੰ 36 ਮਿਲੀਅਨ ਡਾਲਰ ਸਮੇਤ ਆਮਦਨੀ ਸੰਬੰਧੀ ਅਸਥਾਈ ਸਹਾਇਤਾ, ਅਪੰਗਤਾ ਸੰਬੰਧੀ ਸਹਾਇਤਾ ਅਤੇ ਸੰਬੰਧਤ ਪੂਰਕ ਲਾਭਾਂ ਵਿੱਚ ਕੇਸਲੇਡ ਦੇ ਪ੍ਰੋਗਰਾਮਾਂ ਨੂੰ ਸੰਬੰਧਤ ਕਰਨ ਵਾਸਤੇ 286 ਮਿਲੀਅਨ ਡਾਲਰ।
- » ਅਪੰਗਤਾਵਾਂ ਵਾਲੇ ਵਿਅਕਤੀਆਂ ਲਈ ਆਮਦਨੀ ਸੰਬੰਧੀ ਸਹਾਇਤਾ ਦੇ ਰੇਟਾਂ ਨੂੰ ਵਧਾਉਣ ਵਾਸਤੇ 170 ਮਿਲੀਅਨ ਡਾਲਰ।

ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣਾ

ਸੁਰੱਖਿਅਤ ਅਤੇ ਸਿਹਤਮੰਦ ਭਾਈਚਾਰੇ ਜੀਵੰਤ ਬੀ.ਸੀ. ਦੀ ਨੀਂਹ ਹਨ। ਇਸ ਲਈ ਅਸੀਂ 2015-16 ਵਿੱਚ ਸਮਾਜਕ ਸੁਰੱਖਿਆ ਲਈ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ, ਜਿਸ ਵਿੱਚ ਸ਼ਾਮਲ ਹਨ:


- » ਗਨਜ਼ ਐਂਡ ਗੈਗਜ਼ ਰਣਨੀਤੀ ਲਈ 5 ਮਿਲੀਅਨ ਡਾਲਰ।
- » ਇੱਕ ਨਵੀਂ ਸੰਸਥਾ - ਦ ਫੰਡੇਸਟ ਏਨਹਾਂਸਮੈਂਟ ਸੋਸਾਇਟੀ ਆਫ ਬੀਸੀ - ਜੋ ਫੰਡੇਸਟ ਫਿਊਲ ਪ੍ਰਬੰਧਨ, ਜੰਗਲਾਂ ਨੂੰ ਮੁੜ ਕੇ ਲਗਾਉਣ ਅਤੇ ਕੁਦਰਤੀ ਨਿਵਾਸ- ਸਥਾਨ ਨੂੰ ਮੁੜ ਕੇ ਬਹਾਲ ਕਰਨ ਦੁਆਰਾ ਜੰਗਲ ਦੀਆਂ ਅੱਗਾਂ ਦੀ ਰੋਕਥਾਮ ਅਤੇ ਉਨ੍ਹਾਂ ਨੂੰ ਮਿਟਾਉਣ ਵਲ ਕੰਮ ਕਰੇਗੀ - ਨੂੰ ਸਥਾਪਿਤ ਕਰਨ ਵਾਸਤੇ 85 ਮਿਲੀਅਨ ਡਾਲਰ।
- » ਸਟ੍ਰੈਟੀਜਿਕ ਵਾਇਲਡਫਾਇਰ ਪ੍ਰਿਵੈਨਸ਼ਨ ਇਨੀਸ਼ਿਏਟਿਵ ਫਾਰ ਕਮਿਊਨਿਟੀ ਵਾਇਲਡਫਾਇਰ ਪ੍ਰੋਟੈਕਸ਼ਨ ਪਲਾਨਜ਼, ਫਾਇਰ ਸਮਾਰਟ ਪਲੈਨਿੰਗ ਐਕਟਿਵਿਟੀਜ਼ ਐਂਡ ਫਿਊਲ ਮੈਨੇਜਮੈਂਟ ਪ੍ਰੋਜੈਕਟਾਂ ਲਈ 10 ਮਿਲੀਅਨ ਡਾਲਰ।
- » ਐਮਰਜੈਂਸੀ ਲਈ ਤਿਆਰੀ ਅਤੇ ਰੋਕਥਾਮ ਸੰਬੰਧੀ ਪਹਿਲਾਂ, ਜਿਵੇਂ ਕਿ ਡਾਈਕਾਂ (dikes) ਲਈ ਅੱਪਗ੍ਰੇਡ ਅਤੇ ਹੜ੍ਹਾਂ ਤੋਂ ਰੱਖਿਆ, ਲਈ 55 ਮਿਲੀਅਨ ਡਾਲਰ।
- » ਵਲੰਟੀਅਰ ਜਮੀਨੀ ਖੋਜ ਅਤੇ ਬਚਾਅ ਸੰਸਥਾਵਾਂ ਵਾਸਤੇ ਸਿਖਲਾਈ, ਪ੍ਰਬੰਧ ਸੰਬੰਧੀ ਸਹਾਰੇ ਅਤੇ ਸਮੱਗਰੀ ਨੂੰ ਮੁੜ ਕੇ ਨਵਾਂ ਕਰਨ ਨੂੰ ਸਹਾਰਾ ਦੇਣ ਵਾਸਤੇ 10 ਮਿਲੀਅਨ ਡਾਲਰ।

ਸਿਹਤ ਸੰਭਾਲ ਨੂੰ ਵਧਾਵਾ



ਭਵਿੱਖ ਦੀ ਕਰਮਚਾਰੀ ਸੰਖਿਆ ਵਿੱਚ ਨਿਵੇਸ਼ ਕਰਨਾ

2024 ਤੱਕ, 78% ਨੌਕਰੀਆਂ ਵਾਸਤੇ ਪੇਸਟ-ਸੈਕਟਰੀ ਸਿੱਖਿਆ ਅਤੇ ਸਿਖਲਾਈ ਦੇ ਕਿਸੇ ਰੂਪ ਦੀ ਲੋੜ ਹੋਵੇਗੀ। ਇਹ ਯਕੀਨੀ ਬਣਾਉਣ ਲਈ ਕਿ ਅਸੀਂ ਜਾਣਕਾਰ, ਹੁਨਰਮੰਦ ਕਰਮਚਾਰੀ ਦੀ ਸੰਖਿਆ ਦਾ ਵਿਕਾਸ ਕਰਨਾ ਜਾਰੀ ਰੱਖਦੇ ਹਾਂ, ਬਜਟ 2016 ਸਕਿਲਜ਼ ਫਾਰ ਜੌਬਜ਼ ਬਲੂਪ੍ਰਿੰਟ ਦੇ ਹਿੱਸੇ ਦੇ ਤੌਰ 'ਤੇ ਤਿੰਨ ਸਾਲਾਂ ਦੇ ਦੌਰਾਨ ਨੌਜਵਾਨਾਂ ਲਈ ਕਿਰਤਾਂ ਸੰਬੰਧੀ ਸਿਖਲਾਈ ਲਈ ਹੋਰ 8 ਮਿਲੀਅਨ ਡਾਲਰ ਮੁਹੱਈਆ ਕਰਦਾ ਹੈ। ਇਹ ਸਾਡੇ ਹੋਰ ਵੀ ਵੱਧ ਨੌਜਵਾਨ ਲੋਕਾਂ ਨੂੰ ਬੀ.ਸੀ. ਦੇ ਵਧ ਰਹੇ ਉਦਯੋਗਾਂ ਵਿੱਚ ਮੌਕਿਆਂ ਤੱਕ ਪਹੁੰਚਣ ਵਿੱਚ ਮਦਦ ਕਰੇਗਾ।



ਕਿਸਾਨਾਂ ਲਈ ਨਵਾਂ ਟੈਕਸ ਕ੍ਰੈਡਿਟ

ਯੋਗ ਖੇਤੀਬਾੜੀ ਉਤਪਾਦਾਂ ਦੇ ਉਚਿਤ ਬਾਜ਼ਾਰ ਮੁੱਲ ਦੇ 25% ਦੇ ਬਰਾਬਰ ਫਾਰਮਰਜ਼ ਫੂਡ ਡੋਨੇਸ਼ਨ ਟੈਕਸ ਕ੍ਰੈਡਿਟ ਅਜਿਹੀ ਰਜਿਸਟਰ ਕੀਤੀ ਹੋਈ ਚੈਰਿਟੀ ਨੂੰ ਦਾਨ ਦਿਤਾ ਜਾਂਦਾ ਹੈ ਜਿਹੜੀ ਲੋੜਵੰਦ ਲੋਕਾਂ ਜਾਂ ਸਕੂਲ ਦੇ ਮੀਲ ਪ੍ਰੋਗਰਾਮ ਦੀ ਸਹਾਇਤਾ ਕਰਨ ਵਾਸਤੇ ਭੋਜਨ ਮੁਹੱਈਆ ਕਰਦੀ ਹੈ।





ਬ੍ਰਿਟਿਸ਼ ਕੋਲੰਬੀਆ ਦੀ ਟ੍ਰਿਪਲ ਏ - ਕ੍ਰੈਡਿਟ ਰੇਟਿੰਗ


ਵਿੱਤੀ ਸੰਜਮ ਅਤੇ ਠੋਸ ਆਰਥਿਕ ਵਿਕਾਸ ਦੇ ਸਾਡੇ ਰਿਕਾਰਡ ਨੂੰ ਕਰੈਡਿਟ ਰੇਟਿੰਗ ਏਜੰਸੀਆਂ ਕੋਲੋਂ ਲਗਾਤਾਰ ਮਾਨਤਾ ਪ੍ਰਾਪਤ ਹੋਈ ਹੈ। ਬੀ.ਸੀ. ਮੂਡੀਜ਼ ਅਤੇ ਸਟੈਨਡਰਡ ਐਂਡ ਪੂਰ ਦੇਵਾਂ ਵਲੋਂ ਟ੍ਰਿਪਲ-ਏ ਕ੍ਰੈਡਿਟ ਰੇਟਿੰਗ ਅਤੇ ਸਥਿਰ ਸੰਭਵਤਾ ਵਾਲਾ ਇੱਕੋ ਪ੍ਰਾਂਤ ਹੈ।



ਕ੍ਰੈਡਿਟ ਰੇਟਿੰਗ

- ਸਭ ਤੋਂ ਉੱਚਾ ਉਪਲਬਧ ਮਿਆਰ

ਬੀ.ਸੀ. ਦਾ ਕਰਜ਼ - ਤੋਂ - ਜੀਡੀਪੀ ਦਾ ਘੱਟ ਅਨੁਪਾਤ ਏਏਏ ਰੇਟਿੰਗ ਨੂੰ ਸਹਾਰਾ ਦਿੰਦਾ ਹੈ



ਕਲ ਲਈ ਬਚਤ: ਬੀ.ਸੀ. ਪਰੋਸਪੈਰਿਟੀ ਫੰਡ

ਪੂਰਵ ਅਨੁਮਾਨ ਕੀਤੀ ਹੋਈ 2015 - 2016 ਦੀ ਬਚਤ ਤੋਂ ਸਮੇਂ ਦੀ ਲੰਮੀ ਮਿਆਦ ਲਈ ਵਿਰਾਸਤ ਨੂੰ ਸਥਾਪਿਤ ਕਰਨ ਲਈ 100 ਮਿਲਿਅਨ ਡਾਲਰ ਦੀ ਉਦਘਾਟਨੀ ਵਚਨਬੱਧਤਾ ਦੇ ਨਾਲ ਬਜਟ 2016 ਬੀਸੀ ਪਰੋਸਪੈਰਿਟੀ ਫੰਡ ਨੂੰ ਸਥਾਪਿਤ ਕਰਦਾ ਹੈ ਜੋ ਇਸ ਲਈ ਇੱਛਿਤ ਹੈ:

- » ਸਮੇਂ ਦੇ ਨਾਲ ਪ੍ਰਾਂਤ ਦੇ ਕਰਜ਼ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਨਾ।
- » ਸਿਹਤ ਸੰਭਾਲ, ਸਿੱਖਿਆ, ਆਵਾਜਾਈ, ਪਰਿਵਾਰ ਲਈ ਸਹਾਰਿਆਂ ਅਤੇ ਹੋਰ ਪ੍ਰਾਥਮਿਕਤਾਵਾਂ, ਜੋ ਕਿ ਬੀ.ਸੀ. ਲਈ ਭਵਿੱਖ ਦੇ ਲਾਭ ਮੁਹੱਈਆ ਕਰਦੀਆਂ ਹਨ ਵਿਚ ਨਿਵੇਸ਼ ਕਰਨਾ
- » ਭਵਿੱਖ ਦੀਆਂ ਪੀੜ੍ਹੀਆਂ ਲਈ ਅੱਜ ਦੀ ਖੁਸ਼ਹਾਲੀ ਦਾ ਇੱਕ ਹਿੱਸਾ ਸੁਰੱਖਿਅਤ ਰੱਖਣਾ।

ਸੰਸਾਰ ਲਈ ਸਾਡੇ ਦਰਵਾਜ਼ੇ ਖੋਲ੍ਹਣਾ



ਛੋਟੇ ਕਾਰੋਬਾਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ

ਬੀ.ਸੀ. ਦੇ ਛੋਟੇ ਕਾਰੋਬਾਰਾਂ ਵਿੱਚ ਹੋਰ ਵੀ ਜਿਆਦਾ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਸਤੇ ਦ ਸਮੇਲ ਬਿਜਨਸ ਵੈਨਚਰ ਕੈਪੀਟਲ ਟੈਕਸ ਕ੍ਰੈਡਿਟ ਦੇ ਬਜਟ ਵਿੱਚ 5 ਮਿਲੀਅਨ ਡਾਲਰ ਦਾ ਵਾਧਾ ਕੀਤਾ ਜਾ ਰਿਹਾ ਹੈ।


ਅੰਤਰਰਾਸ਼ਟਰੀ ਮੈਰੀਟਾਇਮ ਸੈਂਟਰ: ਫੰਡਿੰਗ ਦੇ ਦੂਸਰੇ ਸਾਲ ਲਈ, ਬਜਟ 2016, ਹੋਰ ਜਿਆਦਾ ਅੰਤਰਰਾਸ਼ਟਰੀ ਸ਼ਿਪਿੰਗ ਕੰਪਨੀਆਂ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਵਾਲੇ ਕਾਰੋਬਾਰਾਂ ਅਤੇ ਨੌਕਰੀਆਂ ਨੂੰ ਆਕਰਸ਼ਿਤ ਕਰਨ ਲਈ ਇੱਕ ਹੋਰ ਮਿਲੀਅਨ ਡਾਲਰ ਮੁਹੱਈਆ ਕਰਦਾ ਹੈ। ਪਿਛਲੇ ਸਾਲ, ਸੈਂਟਰ ਦੇ ਮੁੜ ਸਥਾਪਿਤ ਹੋਣ ਤੋਂ ਬਾਅਦ, ਅਸੀਂ ਵੈਨਕੂਵਰ ਵਿੱਚ ਇੱਕ ਨਵਾਂ ਦਫਤਰ ਖੋਲ੍ਹਣ ਵਾਲੀ ਪਹਿਲੀ ਸ਼ਿਪਿੰਗ ਕੰਪਨੀ – ਸਿੰਗਾਪੁਰ ਵਿੱਚ ਅਧਾਰਤ ਏਏਐਲ – ਦਾ ਸਵਾਗਤ ਕੀਤਾ।

ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ: ਸਾਡਾ ਵਿੱਤੀ ਯੋਜਨਾ ਦੇ ਦੌਰਾਨ ਭਾਰਤ ਵਿੱਚ ਜਿਆਦਾ ਮਜ਼ਬੂਤ ਬੀ.ਸੀ. ਲਕੜੀ ਬੈਂਡ ਨੂੰ ਵਧਾਵਾ ਦੇਣ ਲਈ 5 ਮਿਲੀਅਨ ਡਾਲਰ ਦਾ ਲਕਸ਼ ਹੈ। ਇਹ ਫੰਡਿੰਗ ਬੀ.ਸੀ. ਦੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਦੁਨੀਆਂ ਦੇ ਤੇਜੀ ਨਾਲ ਵਧ ਰਹੇ ਉਭਰਦੇ ਬਾਜ਼ਾਰਾਂ ਵਿੱਚੋਂ ਇੱਕ ਨੂੰ ਲੰਮੇ ਸਮੇਂ ਤੱਕ ਜਾਰੀ ਰਹਿਣ ਵਾਲੇ ਢੰਗਾਂ ਨਾਲ ਕੱਟੀ ਗਈ ਲਕੜੀ ਦੇ ਉਤਪਾਦਾਂ ਦੇ ਸੰਸਾਰ ਦੇ ਮੋਹਰੀ ਸਪਲਾਇਰ ਦੀ ਤਰ੍ਹਾਂ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗੀ।

ਏਰੋਸਪੇਸ ਵਿਚ ਨਿਵੇਸ਼: ਫੰਡਿੰਗ ਦੇ ਤੀਸਰੇ ਸਾਲ ਵਿੱਚ, ਬਜਟ 2016 ਬੀ.ਸੀ. ਦੇ ਏਰੋਸਪੇਸ ਉਦਯੋਗ ਨੂੰ ਸਹਾਰਾ ਦੇਣ ਅਤੇ ਪ੍ਰਾਂਤ ਤੱਕ ਹੋਰ ਜਿਆਦਾ ਵਿਸ਼ਵਿਆਪੀ ਕਾਰੋਬਾਰ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਾਸਤੇ ਇੱਕ ਮਿਲੀਅਨ ਡਾਲਰ ਹੋਰ ਮੁਹੱਈਆ ਕਰਦਾ ਹੈ।

ਬੀ ਸੀ ਦੇ ਨਿਰਯਾਤਾਂ ਦਾ ਲਗਭਗ 36% ਏਸ਼ੀਆ ਨੂੰ ਜਾਂਦਾ ਹੈ

ਸੂਬੇ ਦੇ ਹਿਸਾਬ ਨਾਲ ਅੰਤਰਰਾਸ਼ਟਰੀ ਮਾਲ ਦੇ ਨਿਰਯਾਤ ਦਾ 2015 ਦਾ ਔਸਤ ਸਾਲਾਨਾ ਹਿੱਸਾ




ਸ੍ਰੋਤ: ਬੀਸੀ ਸਟੈਟਸ





ਨਿਮਨਤਮ ਸਮੁੱਚੇ ਟੈਕਸ



ਇੰਨਕਮ ਟੈਕਸ, ਖਪਤ ਸੰਬੰਧੀ ਟੈਕਸ, ਸਿਹਤ ਸੰਭਾਲ ਪ੍ਰੀਮੀਅਮ ਅਤੇ ਪੇਰੋਲ ਟੈਕਸ ਸਮੇਤ - ਜਦੋਂ ਸਾਰੇ ਟੈਕਸਾਂ ਬਾਰੇ ਸੋਚਿਆ ਜਾਂਦਾ ਹੈ ਤਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦਾ ਟੈਕਸ ਸੰਬੰਧੀ ਬੋਝ ਕੈਨੇਡਾ ਵਿਚਲੇ ਸਮੁੱਚੇ ਟੈਕਸ ਬੋਝਾਂ ਵਿੱਚੋਂ ਸਭ ਤੋਂ ਘੱਟ ਵਿੱਚੋਂ ਇੱਕ ਹੋਣਾ ਜਾਰੀ ਹੈ।




4 ਵਿਅਕਤੀਆਂ ਦਾ ਦੋ - ਆਮਦਨੀਆਂ ਵਾਲਾ ਪਰਿਵਾਰ \$90,000 ਆਮਦਨੀ



4 ਵਿਅਕਤੀਆਂ ਦਾ ਦੋ - ਆਮਦਨੀਆਂ ਵਾਲਾ ਪਰਿਵਾਰ \$60,000 ਆਮਦਨੀ



ਇੱਕਲਾ ਵਿਅਕਤੀ \$80,000 ਆਮਦਨੀ




ਹੋਰ ਜਾਣਕਾਰੀ ਲਈ

ਬਜਟ 2016 ਵੇਰਵੇ:
www.bcbudget.ca

ਮਨਿਸਟਰੀ ਆਫ ਫਾਈਨੈਂਸ
www.gov.bc.ca/fin

ਇਹ ਦਸਤਾਵੇਜ਼ ਵਾਤਾਵਰਨ ਚੇਤਨ ਐਲੀਮੈਂਟਲ ਕਲੇਰੀਨ ਰਹਿਤ ਕਾਗਜ਼ 'ਤੇ ਛਾਪਿਆ ਗਿਆ ਸੀ, ਇਸ ਵਿੱਚ ਰੀਸਾਈਕਲ ਕੀਤਾ ਰੇਸ਼ਾ ਸ਼ਾਮਲ ਹੈ ਅਤੇ ਇਹ 100% ਰੀਸਾਈਕਲ ਕੀਤੇ ਜਾਣਗੇ। ਇਸ ਦਸਤਾਵੇਜ਼ ਦੇ ਉਤਪਾਦਨ ਵਿੱਚ ਸੰਰੱਖਿਅਣ ਲਈ ਵਧੀਆ ਅਮਲ ਸ਼ਾਮਲ ਕੀਤੇ ਗਏ। ਕਿਰਪਾ ਕਰਕੇ ਘਟਾਓ, ਦੁਬਾਰਾ ਵਰਤੋਂ ਅਤੇ ਰੀਸਾਈਕਲ ਕਰੋ।



ਸੀਨੀਅਰ ਜੋੜਾ ਬਰਾਬਰ ਪੈਨਸ਼ਨਾਂ \$30,000 ਆਮਦਨੀ

